

 Print Page

Sri Guru Granth Sahib

Displaying 325 of

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੫

ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥

Andhhakaar Sukh Kabehi N Soee Hai ||

In the darkness, no one can sleep in peace.

ਗਉੜੀ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧

Raag Gauri Bhagat Kabir

ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥

Raajaa Rank Dhooo Mil Roe Hai ||1||

The king and the pauper both weep and cry. ||1||

ਗਉੜੀ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧

Raag Gauri Bhagat Kabir

ਜਉ ਪੈ ਰਸਨਾ ਰਾਮੁ ਨ ਕਹਿਬੋ ॥

Jo Pai Rasanaa Raam N Kehibo ||

As long as the tongue does not chant the Lord's Name,

ਗਉੜੀ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧

Raag Gauri Bhagat Kabir

ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ ॥

Oupajath Binasath Rovath Rehibo ||1|| Rehaao ||

The person continues coming and going in reincarnation, crying out in pain. ||1||Pause||

ਗਉੜੀ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧

Raag Gauri Bhagat Kabir

ਜਸ ਦੇਖੀਐ ਤਰਵਰ ਕੀ ਛਾਇਆ ॥

Jas Dhaekheeai Tharavar Kee Shhaaeiaa ||

It is like the shadow of a tree;

ਗਉੜੀ (ਭ. ਕਬੀਰ) (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੨

Raag Gauri Bhagat Kabir

ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥

Praan Geae Kahu Kaa Kee Maaeiaa ||2||

When the breath of life passes out of the mortal being, tell me, what becomes of his wealth? ||2||

ਗਉੜੀ (ਭ. ਕਬੀਰ) (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੨

Raag Gauri Bhagat Kabir

ਜਸ ਜੰਤੀ ਮਹਿ ਜੀਉ ਸਮਾਨਾ ॥

Jas Janthee Mehi Jeeo Samaanaa ||

It is like the music contained in the instrument;

ਗਉੜੀ (ਭ. ਕਬੀਰ) (੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੩

Raag Gauri Bhagat Kabir

ਮੂਏ ਮਰਮੁ ਕੋ ਕਾ ਕਰ ਜਾਨਾ ॥੩॥

Mooeae Maram Ko Kaa Kar Jaanaa ||3||

How can anyone know the secret of the dead? ||3||

ਗਉੜੀ (ਭ. ਕਬੀਰ) (੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੩

Raag Gauri Bhagat Kabir

ਹੰਸਾ ਸਰਵਰੁ ਕਾਲੁ ਸਰੀਰ ॥

Hansaa Saravar Kaal Sareer ||

Like the swan on the lake, death hovers over the body.

ਗਉੜੀ (ਭ. ਕਬੀਰ) (੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੩

Raag Gauri Bhagat Kabir

ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥

Raam Rasaaein Peeo Rae Kabeer ||4||8||

Drink in the Lord's sweet elixir, Kabeer. ||4||8||

ਗਉੜੀ (ਭ. ਕਬੀਰ) (੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੪

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੫

ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥

Joth Kee Jaath Jaath Kee Jothee ||

The creation is born of the Light, and the Light is in the creation.

ਗਉੜੀ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੪

Raag Gauri Bhagat Kabir

ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥

Thith Laagae Kanchooaa Fal Mothee ||1||

It bears two fruits: the false glass and the true pearl. ||1||

ਗਉੜੀ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੪

Raag Gauri Bhagat Kabir

ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥

Kavan S Ghar Jo Nirabho Keheeai ||

Where is that home, which is said to be free of fear?

ਗਉੜੀ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੫

Raag Gauri Bhagat Kabir

ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥

Bho Bhaj Jae Abhai Hoe Reheeai ||1|| Rehaao ||

There, fear is dispelled and one lives without fear. ||1||Pause||

ਗਉੜੀ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੫

Raag Gauri Bhagat Kabir

ਤਟਿ ਤੀਰਥਿ ਨਹੀ ਮਨੁ ਪਤੀਆਇ ॥

Thatt Theerathh Nehee Man Patheeeaae ||

On the banks of sacred rivers, the mind is not appeased.

ਗਉੜੀ (ਭ. ਕਬੀਰ) (੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੫

Raag Gauri Bhagat Kabir

ਚਾਰ ਅਚਾਰ ਰਹੇ ਉਰਝਾਇ ॥੨॥

Chaar Achaar Rehae Ourajhaae ||2||

People remain entangled in good and bad deeds. ||2||

ਗਉੜੀ (ਭ. ਕਬੀਰ) (੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੬

Raag Gauri Bhagat Kabir

ਪਾਪ ਪੁੰਨ ਦੁਇ ਏਕ ਸਮਾਨ ॥

Paap Punn Dhue Eaek Samaan ||

Sin and virtue are both the same.

ਗਉੜੀ (ਭ. ਕਬੀਰ) (੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੬

Raag Gauri Bhagat Kabir

ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥

Nij Ghar Paaras Thajahu Gun Aan ||3||

In the home of your own being, is the Philosopher's Stone; renounce your search for any other virtue.
||3||

ਗਉੜੀ (ਭ. ਕਬੀਰ) (੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੭
Raag Gauri Bhagat Kabir

ਕਬੀਰ ਨਿਰਗੁਣ ਨਾਮ ਨ ਰੋਸੁ ॥

Kabeer Niragun Naam N Ros ||

Kabeer: O worthless mortal, do not lose the Naam, the Name of the Lord.

ਗਉੜੀ (ਭ. ਕਬੀਰ) (੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੭
Raag Gauri Bhagat Kabir

ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥

Eis Parachaae Parach Rahu Eaes ||4||9||

Keep this mind of yours involved in this involvement. ||4||9||

ਗਉੜੀ (ਭ. ਕਬੀਰ) (੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੭
Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੫

ਜੋ ਜਨ ਪਰਮਿਤਿ ਪਰਮਨੁ ਜਾਨਾ ॥

Jo Jan Paramith Paraman Jaanaa ||

He claims to know the Lord, who is beyond measure and beyond thought;

ਗਉੜੀ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੮
Raag Gauri Bhagat Kabir

ਬਾਤਨ ਹੀ ਬੈਕੁੰਠ ਸਮਾਨਾ ॥੧॥

Baathan Hee Baikunth Samaanaa ||1||

By mere words, he plans to enter heaven. ||1||

ਗਉੜੀ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੮
Raag Gauri Bhagat Kabir

ਨਾ ਜਾਨਾ ਬੈਕੁੰਠ ਕਹਾ ਹੀ ॥

Naa Jaanaa Baikunth Kehaa Hee ||

I do not know where heaven is.

ਗਉੜੀ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੮
Raag Gauri Bhagat Kabir

ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥

Jaan Jaan Sabh Kehehi Thehaa Hee ||1|| Rehaao ||

Everyone claims that he plans to go there. ||1||Pause||

ਗਉੜੀ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੯

Raag Gauri Bhagat Kabir

ਕਹਨ ਕਹਾਵਨ ਨਹ ਪਤੀਅਈ ਹੈ ॥

Kehan Kehaavan Neh Patheeae Hai ||

By mere talk, the mind is not appeased.

ਗਉੜੀ (ਭ. ਕਬੀਰ) (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੯

Raag Gauri Bhagat Kabir

ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥

Tho Man Maanai Jaa Thae Houmai Jee Hai ||2||

The mind is only appeased, when egotism is conquered. ||2||

ਗਉੜੀ (ਭ. ਕਬੀਰ) (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੯

Raag Gauri Bhagat Kabir

ਜਬ ਲਗੁ ਮਨਿ ਬੈਕੁੰਠ ਕੀ ਆਸ ॥

Jab Lag Man Baikunth Kee Aas ||

As long as the mind is filled with the desire for heaven,

ਗਉੜੀ (ਭ. ਕਬੀਰ) (੧੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੦

Raag Gauri Bhagat Kabir

ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥

Thab Lag Hoe Nehee Charan Nivaas ||3||

He does not dwell at the Lord's Feet. ||3||

ਗਉੜੀ (ਭ. ਕਬੀਰ) (੧੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੦

Raag Gauri Bhagat Kabir

ਕਹੁ ਕਬੀਰ ਇਹ ਕਹੀਐ ਕਾਹਿ ॥

Kahu Kabeer Eih Keheeai Kaahi ||

Says Kabeer, unto whom should I tell this?

ਗਉੜੀ (ਭ. ਕਬੀਰ) (੧੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੧

Raag Gauri Bhagat Kabir

ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥

Saadhhasangath Baikunthai Aahi ||4||10||

The Saadh Sangat, the Company of the Holy, is heaven. ||4||10||

ਗਉੜੀ (ਭ. ਕਬੀਰ) (੧੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੧

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੫

ਉਪਜੈ ਨਿਪਜੈ ਨਿਪਜਿ ਸਮਾਈ ॥

Oupajai Nipajai Nipaj Samaaee ||

We are born, and we grow, and having grown, we pass away.

ਗਉੜੀ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੨

Raag Gauri Bhagat Kabir

ਨੈਨਹ ਦੇਖਤ ਇਹੁ ਜਗੁ ਜਾਈ ॥੧॥

Naineh Dhaekhath Eihu Jag Jaaee ||1||

Before our very eyes, this world is passing away. ||1||

ਗਉੜੀ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੨

Raag Gauri Bhagat Kabir

ਲਾਜ ਨ ਮਰਹੁ ਕਹਹੁ ਘਰੁ ਮੇਰਾ ॥

Laaj N Marahu Kehahu Ghar Maeraa ||

How can you not die of shame, claiming, ""This world is mine""?

ਗਉੜੀ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੨

Raag Gauri Bhagat Kabir

ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥

Anth Kee Baar Nehee Kashh Thaeraa ||1|| Rehaao ||

At the very last moment, nothing is yours. ||1||Pause||

ਗਉੜੀ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੨

Raag Gauri Bhagat Kabir

ਅਨਿਕ ਜਤਨ ਕਰਿ ਕਾਇਆ ਪਾਲੀ ॥

Anik Jathan Kar Kaaeiaa Paalee ||

Trying various methods, you cherish your body,

ਗਉੜੀ (ਭ. ਕਬੀਰ) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੩

Raag Gauri Bhagat Kabir

ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥

Marathee Baar Agan Sang Jaalee ||2||

But at the time of death, it is burned in the fire. ||2||

ਗਉੜੀ (ਭ. ਕਬੀਰ) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੩

Raag Gauri Bhagat Kabir

ਚੋਆ ਚੰਦਨੁ ਮਰਦਨ ਅੰਗਾ ॥

Chooa Chandhan Maradhan Angaa ||

You apply sandalwood oil to your limbs,

ਗਉੜੀ (ਭ. ਕਬੀਰ) (੧੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੪

Raag Gauri Bhagat Kabir

ਸੋ ਤਨੁ ਜਲੈ ਕਾਠ ਕੈ ਸੰਗਾ ॥੩॥

So Than Jalai Kaath Kai Sangaa ||3||

But that body is burned with the firewood. ||3||

ਗਉੜੀ (ਭ. ਕਬੀਰ) (੧੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੪

Raag Gauri Bhagat Kabir

ਕਹੁ ਕਬੀਰ ਸੁਨਹੁ ਰੇ ਗੁਨੀਆ ॥

Kahu Kabeer Sunahu Rae Guneeaa ||

Says Kabeer, listen, O virtuous people:

ਗਉੜੀ (ਭ. ਕਬੀਰ) (੧੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੪

Raag Gauri Bhagat Kabir

ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥

Binasaigo Roop Dhaekhai Sabh Dhuneeaa ||4||11||

Your beauty shall vanish, as the whole world watches. ||4||11||

ਗਉੜੀ (ਭ. ਕਬੀਰ) (੧੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੫

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੫

ਅਵਰ ਮੂਏ ਕਿਆ ਸੋਗੁ ਕਰੀਜੈ ॥

Avar Mooeae Kiaa Sog Kareejai ||

Why do you cry and mourn, when another person dies?

ਗਉੜੀ (ਭ. ਕਬੀਰ) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੫

Raag Gauri Bhagat Kabir

ਤਉ ਕੀਜੈ ਜਉ ਆਪਨ ਜੀਜੈ ॥੧॥

Tho Keejai Jo Aapan Jeejai ||1||

Do so only if you yourself are to live. ||1||

ਗਉੜੀ (ਭ. ਕਬੀਰ) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੫

Raag Gauri Bhagat Kabir

ਮੈ ਨ ਮਰਉ ਮਰਿਬੋ ਸੰਸਾਰਾ ॥

Mai N Maro Maribo Sansaaraa ||

I shall not die as the rest of the world dies,

ਗਉੜੀ (ਭ. ਕਬੀਰ) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੬

Raag Gauri Bhagat Kabir

ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥

Ab Mohi Miliou Hai Jeeaaavanehaaraa ||1|| Rehaao ||

For now I have met the life-giving Lord. ||1||Pause||

ਗਉੜੀ (ਭ. ਕਬੀਰ) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੬

Raag Gauri Bhagat Kabir

ਇਆ ਦੇਹੀ ਪਰਮਲ ਮਹਕੰਦਾ ॥

Eiaa Dhaehee Paramal Mehakandhaa ||

People anoint their bodies with fragrant oils,

ਗਉੜੀ (ਭ. ਕਬੀਰ) (੧੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੬

Raag Gauri Bhagat Kabir

ਤਾ ਸੁਖ ਬਿਸਰੇ ਪਰਮਾਨੰਦਾ ॥੨॥

Thaa Sukh Bisarae Paramaanandhaa ||2||

And in that pleasure, they forget the supreme bliss. ||2||

ਗਉੜੀ (ਭ. ਕਬੀਰ) (੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੭

Raag Gauri Bhagat Kabir

ਕੂਅਟਾ ਏਕੁ ਪੰਚ ਪਨਿਹਾਰੀ ॥

Kooattaa Eaek Panch Panihaaree ||

There is one well, and five water-carriers.

ਗਉੜੀ (ਭ. ਕਬੀਰ) (੧੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੭

Raag Gauri Bhagat Kabir

ਟੂਟੀ ਲਾਜੁ ਭਰੈ ਮਤਿ ਹਾਰੀ ॥੩॥

Ttoottee Laaj Bharai Math Haaree ||3||

Even though the rope is broken, the fools continue trying to draw water. ||3||

ਗਉੜੀ (ਭ. ਕਬੀਰ) (੧੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੮

Raag Gauri Bhagat Kabir

ਕਹੁ ਕਬੀਰ ਇਕ ਬੁਧਿ ਬੀਚਾਰੀ ॥

Kahu Kabeer Eik Budhh Beechaaree ||

Says Kabeer, through contemplation, I have obtained this one understanding.

ਗਉੜੀ (ਭ. ਕਬੀਰ) (੧੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੮

Raag Gauri Bhagat Kabir

ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥

Naa Ouhu Kooattaa Naa Panihaaree ||4||12||

There is no well, and no water-carrier. ||4||12||

ਗਉੜੀ (ਭ. ਕਬੀਰ) (੧੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੮

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੫

ਅਸਥਾਵਰ ਜੰਗਮ ਕੀਟ ਪਤੰਗਾ ॥

Asathhaavar Jangam Keett Pathangaa ||

The mobile and immobile creatures, insects and moths

ਗਉੜੀ (ਭ. ਕਬੀਰ) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੯

Raag Gauri Bhagat Kabir

ਅਨਿਕ ਜਨਮ ਕੀਏ ਬਹੁ ਰੰਗਾ ॥੧॥

Anik Janam Keeeeae Bahu Rangaa ||1||

- in numerous lifetimes, I have passed through those many forms. ||1||

ਗਉੜੀ (ਭ. ਕਬੀਰ) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੫ ਪੰ. ੧੯

Raag Gauri Bhagat Kabir